



# ਮੈਡੀਕਲ ਬੇਸਲਾਈਨ ਪ੍ਰੋਗਰਾਮ

ਵਾਧੂ ਉਰਜਾ ਦੀਆਂ ਲੋੜਾਂ ਵਾਲੇ ਗਾਹਕਾਂ ਲਈ ਬੱਚਤਾਂ ਅਤੇ ਸੁਰੱਖਿਆ

**PG&E** ਦਾ ਮੈਡੀਕਲ ਬੇਸਲਾਈਨ ਪ੍ਰੋਗਰਾਮ PG&E ਗਾਹਕਾਂ ਲਈ ਇੱਕ ਸਹਾਇਤਾ ਪ੍ਰੋਗਰਾਮ ਹੈ ਜਿਨ੍ਹਾਂ ਨੂੰ ਕੁਝ ਮੈਡੀਕਲ ਜ਼ਰੂਰਤਾਂ ਲਈ ਉਰਜਾ ਦੀ ਜ਼ਰੂਰਤ ਹੁੰਦੀ ਹੈ।

ਪ੍ਰੋਗਰਾਮ ਵਿੱਚ ਇਹ ਸ਼ਾਮਲ ਹੈ:

- ਸਭ ਤੋਂ ਘੱਟ ਕੀਮਤ 'ਤੇ ਉਰਜਾ ਦੀ ਇੱਕ ਵਾਧੂ ਮਹੀਨਾਵਾਰ ਅਲਾਟਮੈਂਟ
- ਪਬਲਿਕ ਸੇਫਟੀ ਪਾਵਰ ਸ਼ੱਟਆਫ਼ (PSPS) ਲਈ ਵਾਧੂ ਸੂਚਨਾਵਾਂ ਪਿਛਲਾ ਪਾਸਾ ਦੇਖੋ ▶▶

## ਯੋਗਤਾ ਪ੍ਰਾਪਤ ਕਰਨ ਵਾਲੇ ਮੈਡੀਕਲ ਹਾਲਾਤਾਂ ਅਤੇ ਡਿਵਾਈਸਾਂ ਦੀਆਂ ਉਦਾਹਰਨਾਂ:

- |                                  |                      |
|----------------------------------|----------------------|
| ■ ਦਮਾ/ਉਠੀਂਦਰਾ                    | ■ ਮਸ਼ੀਨੀ ਵੀਲਚੇਅਰਾਂ   |
| ■ ਰੈਸਪੀਰੇਟਰ (ਸਾਹ-ਯੰਤਰ)           | ■ IPPB/CPAP ਮਸ਼ੀਨਾਂ  |
| ■ ਮਲਟੀਪਲ ਸਕਲੇਰੋਸਿਸ               | ■ ਹੀਮੋਡਾਇਲਿਸਿਸ ਮਸ਼ੀਨ |
| ■ ਵਿਸ਼ੇਸ਼ ਹੀਟਿੰਗ/ਕੂਲਿੰਗ ਜ਼ਰੂਰਤਾਂ |                      |



**PG&E ਦੇ ਮੈਡੀਕਲ ਬੇਸਲਾਈਨ ਪ੍ਰੋਗਰਾਮ ਲਈ ਅਪਲਾਈ ਕਰੋ**  
**[PGE.COM/MEDICALBASELINE](http://PGE.COM/MEDICALBASELINE) 'ਤੇ ਅੱਜ ਹੀ ਜਾਓ!**

- 1** ਯੋਗਤਾ ਦੀਆਂ ਜ਼ਰੂਰਤਾਂ ਦੀ ਜਾਂਚ ਕਰੋ।  
ਉਨ੍ਹਾਂ ਸ਼ਰਤਾਂ ਅਤੇ ਮੈਡੀਕਲ ਡਿਵਾਈਸਾਂ ਦੀ ਪੂਰੀ ਸੂਚੀ ਦੀ ਸਮੀਖਿਆ ਕਰੋ, ਜੋ ਯੋਗ ਹਨ।
- 2** ਇੱਕ ਐਪਲੀਕੇਸ਼ਨ ਫਾਰਮ ਭਰੋ।  
ਇੱਕ ਆਨਲਾਈਨ ਐਪਲੀਕੇਸ਼ਨ ਫਾਰਮ ਨੂੰ ਪੂਰਾ ਕਰਨ ਲਈ ਸਾਡੇ ਵੈੱਬ ਪੇਜ 'ਤੇ ਜਾਓ।
- 3** ਤੁਹਾਡੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਤੁਹਾਡਾ ਐਪਲੀਕੇਸ਼ਨ ਫਾਰਮ ਪੂਰਾ ਕਰਨ ਦਿਓ।  
ਇੱਕ ਯੋਗ ਮੈਡੀਕਲ ਪ੍ਰੈਕਟੀਸ਼ਨਰ ਨੂੰ ਤੁਹਾਡੀ ਉਰਜਾ ਦੀਆਂ ਲੋੜਾਂ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੁੰਦੀ ਹੈ।

ਤੁਸੀਂ ਇਸ ਲਿੰਕ 'ਤੇ ਜਾ ਕੇ ਐਪਲੀਕੇਸ਼ਨ ਫਾਰਮ ਦੀ ਇੱਕ ਕਾਪੀ ਵੀ ਪ੍ਰਿੰਟ ਕਰ ਸਕਦੇ ਹੋ  
**[pge.com/medicalbaseline](http://pge.com/medicalbaseline)**

ਕਿਰਪਾ ਕਰਕੇ ਆਪਣੀ ਪੂਰੀ ਕੀਤੀ ਐਪਲੀਕੇਸ਼ਨ ਨੂੰ ਇਸ ਪਤੇ 'ਤੇ ਭੇਜੋ:

**PG&E Credit and Records Center**  
**Medical Baseline**  
P.O. Box 8329  
Stockton, CA 95208

ਕਿਸੇ ਵੀ ਸਵਾਲ ਲਈ, ਇਸ ਨੰਬਰ 'ਤੇ ਕਾਲ ਕਰੋ:  
**1-800-743-5000**

## ਵਾਧੂ PSPS ਸੂਚਨਾਵਾਂ

ਜਨਤਕ ਸੁਰੱਖਿਆ ਲਈ, ਖਰਾਬ ਮੌਸਮ ਦੌਰਾਨ ਜੰਗਲੀ ਅੱਗ ਨੂੰ ਰੋਕਣ ਵਿੱਚ ਸਹਾਇਤਾ ਕਰਨ ਲਈ ਸਾਨੂੰ ਬਿਜਲੀ ਬੰਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਸ ਨੂੰ PSPS ਕਿਹਾ ਜਾਂਦਾ ਹੈ।

PG&E PSPS ਇਵੈਂਟ ਤੋਂ ਪਹਿਲਾਂ ਅਤੇ ਦੌਰਾਨ ਮੈਡੀਕਲ ਬੇਸਲਾਈਨ ਗਾਹਕਾਂ ਨੂੰ ਵਾਧੂ ਸੂਚਨਾਵਾਂ ਪ੍ਰਦਾਨ ਕਰਦਾ ਹੈ।

ਅਸੀਂ ਤੁਹਾਨੂੰ ਕਾਲ ਕਰਾਂਗੇ ਜਾਂ ਇੱਕ ਟੈਕਸਟ ਮੈਸੇਜ ਭੇਜਾਂਗੇ। ਫੋਨ ਦਾ ਜਵਾਬ ਦਿਓ ਅਤੇ “ਹੈਲੋ ਕਰੋ” ਜਾਂ ਸਾਡੇ ਟੈਕਸਟਾਂ ਲਈ “1” ਲਿਖਕੇ ਜਵਾਬ ਦਿਓ ਸਾਨੂੰ ਇਹ ਦੱਸਣ ਲਈ ਕਿ ਤੁਹਾਨੂੰ ਸਾਡੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ। ਜੇਕਰ ਤੁਸੀਂ ਜਵਾਬ ਨਹੀਂ ਦਿੰਦੇ, ਤਾਂ ਅਸੀਂ ਤੁਹਾਨੂੰ ਵਿਅਕਤੀਗਤ ਤੌਰ 'ਤੇ ਸੂਚਿਤ ਕਰਨ ਦੀ ਕੋਸ਼ਿਸ਼ ਕਰਾਂਗੇ।



## ਤੁਸੀਂ PSPS ਦੀ ਤਿਆਰੀ ਕਿਵੇਂ ਕਰ ਸਕਦੇ ਹੋ?



ਤੁਹਾਡੀ ਸੰਪਰਕ ਜਾਣਕਾਰੀ ਅਤੇ ਭਾਸ਼ਾ ਸਬੰਧੀ ਤਰਜੀਹ ਨੂੰ [pge.com/mywildfirealerts](https://www.pge.com/mywildfirealerts) 'ਤੇ ਅੱਪਡੇਟ ਕਰੋ ਜਾਂ **1-866-743-6589** 'ਤੇ ਕਾਲ ਕਰੋ।



ਤਿਆਰੀ ਕਰੋ ਅਤੇ ਅਭਿਆਸ ਕਰੋ ਇੱਕ ਐਮਰਜੈਂਸੀ ਪਲਾਨ ਦਾ ਅਤੇ ਸੁਰੱਖਿਆ ਸਬੰਧੀ ਸਰੋਤਾਂ ਦੀ ਸਮੀਖਿਆ ਕਰੋ। [safetyactioncenter.pge.com](https://www.safetyactioncenter.pge.com)



ਦੇਖੋ ਕਿ ਕੀ ਤੁਸੀਂ ਨਾਜ਼ੁਕ ਮੈਡੀਕਲ ਡਿਵਾਈਸਾਂ ਨੂੰ ਪਾਵਰ ਦੇਣ ਲਈ ਬਿਨਾਂ-ਲਾਗਤ ਵਾਲੀ ਬੈਕਅੱਪ ਪੋਰਟੇਬਲ ਬੈਟਰੀ ਲਈ ਯੋਗ ਹੋ ਜਾਂ ਨਹੀਂ। [pgebatteryprogram.com](https://www.pgebatteryprogram.com)



ਇੱਕ PSPS ਇਵੈਂਟ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਸਹਾਇਤਾ ਅਤੇ ਸਰੋਤ ਲੱਭੋ। [pge.com/pspsupport](https://www.pge.com/pspsupport)



ਹੋਰ ਮਦਦ ਪ੍ਰਾਪਤ ਕਰੋ ਅਪਾਹਜਤਾ ਸਬੰਧੀ ਆਫ਼ਤ ਪਹੁੰਚ ਅਤੇ ਸਰੋਤ ਪ੍ਰੋਗਰਾਮ ਤੋਂ। [disabilitydisasteraccess.org](https://www.disabilitydisasteraccess.org)



ਵਾਧੂ ਸਰੋਤਾਂ ਨੂੰ ਖੋਜੋ ਜਿਵੇਂ ਕਿ ਭੋਜਨ ਪਦਾਰਥਾਂ ਦੀ ਤਬਦੀਲੀ ਅਤੇ ਵਿੱਤੀ ਸਹਾਇਤਾ ਬਾਰੇ ਜਾਣਕਾਰੀ। [pge.com/disabilityandaging](https://www.pge.com/disabilityandaging)



ਕੀ ਵਾਧੂ ਮਦਦ ਦੀ ਲੋੜ ਹੈ ਪਰ ਮੈਡੀਕਲ ਬੇਸਲਾਈਨ ਲਈ ਯੋਗ ਨਹੀਂ ਹੋ?

ਜੇਕਰ ਤੁਹਾਡੇ ਘਰ ਵਿੱਚ ਕਿਸੇ ਦੀ ਵਿਅਕਤੀ ਦੀ ਗੰਭੀਰ ਸਥਿਤੀ ਹੈ, ਜੋ ਬਿਨਾਂ ਬਿਜਲੀ ਦੇ ਜਾਨਲੇਵਾ ਬਣ ਸਕਦੀ ਹੈ, ਤਾਂ ਕਮਜ਼ੋਰ ਗਾਹਕ ਸਥਿਤੀ ਲਈ ਸਵੈ-ਪ੍ਰਮਾਣਿਤ ਕਰੋ। [pge.com/vcstatus](https://www.pge.com/vcstatus) 'ਤੇ ਜਾਓ।



250 ਤੋਂ ਵੱਧ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਸਮਰਥਨ ਲਈ, ਕਿਰਪਾ ਕਰਕੇ PG&E ਨਾਲ **1-866-743-6589** 'ਤੇ ਸੰਪਰਕ ਕਰੋ।